
ਘਰ ਵਿਚ

ਅੱਗ ਸੁਰੱਖਿਆ



**FIRE
KILLS**

**YOU CAN
PREVENT IT**

ਆਪਣੇ ਘਰ ਨੂੰ ਅੱਗ ਤੋਂ ਬਚਾਉ

ਅੱਗ ਸੁਰੱਖਿਆ - ਮੂਲ ਤੱਤ

ਅੱਗ ਸੁਰੱਖਿਆ ਬਾਰੇ ਸੋਚਣ ਲਈ ਜ਼ਿਆਦਾ ਵਿਅਸਤ ਹੋ?

ਉਸ ਕਿਸੇ ਵਿਅਕਤੀ ਨੂੰ ਪੁੱਛੋ ਜਿਸ ਦੇ ਘਰ ਨੂੰ ਅੱਗ ਲੱਗ ਚੁਕੀ ਹੈ ਕਿ ਕੀ ਅੱਗ ਸੁਰੱਖਿਆ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਤਾਂ ਉਹ ਵੱਖਰੀ ਕਹਾਣੀ ਦੱਸਣਗੇ।

ਆਪਣੇ ਘਰ ਅਤੇ ਪਰਵਾਰ ਨੂੰ ਅੱਗ ਤੋਂ ਸੁਰੱਖਿਅਤ ਰੱਖੋ।

ਇਸ ਪਰਚੇ ਨੂੰ ਪੜ੍ਹੋ ਅਤੇ ਆਪਣੇ ਆਪ ਨੂੰ ਅੱਗ ਸੁਰੱਖਿਆ ਦੇ ਮੂਲ ਤੱਤਾਂ ਬਾਰੇ ਯਾਦ ਕਰਾਉਣ ਲਈ 'ਘਰ ਜਾਂਚ' ਹਿੱਸੇ ਨੂੰ ਵੇਖੋ।

ਅਸਲੀ ਜੀਵਨ - ਬਹਾਨੇ ਮਾਰਦੇ ਹਨ



21 ਅਗਸਤ 2001 ਨੂੰ ਗਰੇਹਮ ਪਰਵਾਰ ਦੇ ਘਰ ਵਿਚ ਅੱਗ ਲੱਗੀ ਸੀ। ਪਰਵਾਰ ਸੁੱਤਾ ਪਿਆ ਸੀ। ਅੱਠ ਅਤੇ ਮਾਈਕਲ ਗਰੇਹਮ ਜੀਉਂਦੇ ਬਾਹਰ ਨਿਕਲ ਗਏ ਸਨ। ਉਨ੍ਹਾਂ ਦੇ ਦੋ ਬੱਚੇ, ਐਮੀ (ਉਮਰ ਤਿੰਨ ਸਾਲ) ਅਤੇ ਜੌਸ਼ (ਉਮਰ ਪੰਜ ਸਾਲ) ਬਾਹਰ ਨਹੀਂ ਨਿਕਲ ਸਕੇ ਸਨ। ਗਰੇਹਮ ਪਰਵਾਰ ਨੇ ਅੱਗ ਸੁਰੱਖਿਆ ਬਾਰੇ ਸੋਚਿਆ ਸੀ। ਉਨ੍ਹਾਂ ਨੇ

ਹੇਠਲੀਆਂ ਅਤੇ ਉਪਰਲੀਆਂ ਲੈਂਡਿੰਗਾਂ ਉਪਰ ਧੂੰਏਂ ਦੇ ਅਲਾਰਮ ਫਿੱਟ ਕੀਤੇ ਸਨ, ਪਰੰਤੂ ਉਨ੍ਹਾਂ ਨੇ ਬੈਟਰੀਆਂ ਦੀ ਜਾਂਚ ਨਹੀਂ ਸੀ ਕੀਤੀ।



ਕੀ ਤੁਸੀਂ ਆਪਣੇ ਧੂੰਏਂ ਦੇ ਅਲਾਰਮਾਂ ਦੀਆਂ ਬੈਟਰੀਆਂ ਦੀ ਹੁਣੇ ਹੁਣੇ ਹੀ ਜਾਂਚ ਕੀਤੀ ਹੈ?

ਧੂੰਏਂ ਦੇ ਅਲਾਰਮ

ਧੂੰਏਂ ਦਾ ਅਲਾਰਮ ਇਕ ਚੇਤਾਵਨੀ ਯੰਤਰ ਹੈ ਜਿਹੜਾ ਅੱਗ ਦੇ ਮੁੱਢਲੇ ਪੜਾਵਾਂ ਵਿਚ ਹੀ ਧੂੰਏਂ ਦਾ ਪਤਾ ਲਗਾ ਲੈਂਦਾ ਹੈ। ਇਸ ਨਾਲ ਬਾਹਰ ਨਿਕਲ ਵਾਸਤੇ ਤੁਹਾਨੂੰ ਜ਼ਰੂਰੀ ਸਮਾਂ ਮਿਲ ਜਾਂਦਾ ਹੈ।



- ਧੂੰਏਂ ਦੇ ਅਲਾਰਮ £5 ਦੀ ਕੀਮਤ ਤੱਕ ਮਿਲਦੇ ਹਨ ਅਤੇ ਤੁਸੀਂ ਸੁਪਰਮਾਰਕਟਾਂ ਅਤੇ ਹਾਈ-ਸਟਰੀਟ ਸਟੋਰਾਂ ਤੋਂ ਖਰੀਦ ਸਕਦੇ ਹੋ।




- ਧੂੰਏਂ ਦੇ ਅਲਾਰਮ ਆਪਣੇ ਘਰ ਦੀ ਹਰੇਕ ਮੰਜਲ ਉਪਰ ਫਿੱਟ ਕਰੋ, ਵਿਸ਼ੇਸ਼ ਤੌਰ ਤੇ ਵੀਹੀ ਜਾਂ ਲੈਂਡਿੰਗ ਦੀਆਂ ਛੱਤਾਂ ਉਪਰ। ਰਸੋਈ ਵਿਚ ਧੂੰਏਂ ਦਾ ਅਲਾਰਮ ਨਾ ਫਿਟ ਕਰੋ ਜਿਥੇ ਇਹ ਅਣਅਵੱਸ਼ਕ ਵੱਜਣਾ ਸ਼ੁਰੂ ਹੋ ਸਕਦਾ ਹੈ।



- ਤੁਸੀਂ 'ਖਮੋਸ਼ ਬਟਨ' ਫਿਟ ਕੀਤੇ ਹੋਏ ਧੂੰਏਂ ਦੇ ਅਲਾਰਮ ਖਰੀਦ ਸਕਦੇ ਹੋ ਤਾਂ ਕਿ ਜੇ ਅਲਾਰਮ ਅਣਅਵੱਸ਼ਕ ਵਜਣ ਲੱਗ ਪਵੇ ਤਾਂ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ।

- ਹਮੇਸ਼ਾਂ ਬੈਟਰੀਆਂ ਦੀ ਹਫਤਾਵਰ ਜਾਂਚ ਕਰੋ। 10 ਸਾਲ ਦੀਆਂ ਬੈਟਰੀਆਂ ਵਾਲੇ ਅਲਾਰਮ ਵੀ ਉਪਲੱਬਧ ਹਨ।




ApNe wUMXe de al;rm; ' nUM k;iXm

ਰਸੋਈ ਸੁਰੱਖਿਆ

- ਬਿਜਲੀ ਦੀਆਂ ਤਾਰਾਂ ਅਤੇ ਜਿਹੜੇ ਨੱਗਾਂ ਨੂੰ ਅਸਾਨੀ ਨਾਲ ਅੱਗ ਲੱਗ ਸਕਦੀ ਹੈ ਜਿਸ ਤਰ੍ਹਾਂ ਕਿ, ਛੋਟੇ ਤੌਲੀਏ, ਅਵਨ ਦਸਤਾਨੇ ਅਤੇ ਖੁਲ੍ਹੇ ਕੱਪੜਿਆਂ ਨੂੰ ਕੁੱਕਰ ਅਤੇ ਟੋਸਟਰ ਤੋਂ ਦੂਰ ਰੱਖੋ।
- ਅਵਨ, ਟੋਸਟਰ, ਹੌਬ ਅਤੇ ਗਰਿਲ ਸਾਫ਼ ਰੱਖੋ। ਜਮ੍ਹਾਂ ਹੋਏ ਭੋਰਾ ਚੋਰਾ, ਚਰਬੀ ਅਤੇ ਗਰੀਜ਼ ਨੂੰ ਅਸਾਨੀ ਨਾਲ ਅੱਗ ਲੱਗ ਸਕਦੀ ਹੈ।
- ਬਿਜਲੀ ਦੀਆਂ ਤਾਰਾਂ ਅਤੇ ਉਪਕਰਨਾਂ ਨੂੰ ਪਾਣੀ ਤੋਂ ਦੂਰ ਰੱਖੋ।

- ਰਸੋਈ ਵਿਚ ਅੱਗ ਬਝਾਉਣ ਵਾਲਾ ਕੰਬਲ ਕਿਉਂ ਨਹੀਂ ਰੱਖਦੇ? ਤੁਸੀਂ ਇਸ ਨੂੰ ਜਿਸ ਕਿਸੇ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਹੈ ਉਸ ਦੇ ਆਲੇ ਦੁਆਲੇ ਲਪੇਟਣ ਲਈ ਜਾਂ ਛੋਟੀ ਜਿਹੀ ਅੱਗ ਨੂੰ ਬਝਾਉਣ ਲਈ ਵਰਤ ਸਕਦੇ ਹੋ।



ixkLle pLkde Bojn nUM zLDke n; j;Pu.
aLg Pus vele SurU huMdI hE ijs
vele tuh;D;

- ਜੇ ਤੁਸੀਂ ਭੋਜਨ ਚੰਗਾ ਤਲਦੇ ਹੋ, ਤੇਲ ਵਿਚ ਪਾਉਣ ਤੋਂ ਪਹਿਲਾਂ ਸਕਾਉ। ਜੇ ਤੇਲ ਵਿਚ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ, ਸੋਕੇ ਬੰਦ ਕਰਕੇ ਪੈਨ ਨੂੰ ਠੰਡਾ ਹੋਣ ਦਿਉ।

- ਚਿਪਸਾ ਵਾਲੇ ਪੈਨਾਂ ਨੂੰ ਕਦੀ ਵੀ ਇਕ ਤਿਹਾਈ ਹਿੱਸੇ ਤੋਂ ਵੱਧ ਨਾ ਭਰੋ।

- ਗੈਸ ਕੁਕਰਾਂ ਨੂੰ ਬਾਲਣ ਲਈ ਤੀਲਾਂ ਜਾਂ ਲਾਈਟਰ ਨਾ ਵਰਤੋ। ਚੰਗਿਆੜ ਵਾਲੇ ਯੰਤਰ ਜ਼ਿਆਦਾ ਸੁਰੱਖਿਅਤ ਹਨ।

- ਨਿਸ਼ਚਿਤ ਕਰੋ ਕਿ ਸੋਸਪੈਨ ਦੇ ਹੌਡਲ ਹੌਬ ਤੋਂ ਬਾਹਰ ਨੂੰ ਨਾ ਲਮਕਣ।



ਜੇ ਪਤੀਲੇ ਨੂੰ ਅੱਗ ਲੱਗ ਜਾਵੇ ਤਾਂ?

ਤੁਹਾਨੂੰ ਪਤੀਲੇ ਦੀ ਅੱਗ ਦਾ ਟਾਕਰਾ ਤਾਂ ਹੀ ਕਰਨਾ ਚਾਹੀਦਾ ਹੈ ਜੇ ਅੱਗ ਮੁੱਢਲੇ ਪੜਾਵਾਂ ਵਿਚ ਹੈ ਅਤੇ ਜੇ ਤੁਹਾਨੂੰ ਪੂਰੀ ਤਸੱਲੀ ਹੈ ਕਿ ਤੁਸੀਂ ਇਸ ਨੂੰ ਬੁਝਾ ਸਕਦੇ ਹੋ ਅਤੇ ਸੁਰੱਖਿਅਤ ਰਹਿ ਸਕਦੇ ਹੋ।

- ਜੇ ਸੁਰੱਖਿਅਤ ਹੈ ਤਾਂ ਸੋਕ ਬੰਦ ਕਰ ਦਿਉ। ਪਤੀਲੇ ਨੂੰ ਨਾ ਹਿਲਾਉ।

- ਕੱਪੜੇ ਨੂੰ ਚਲਦੀ ਟੂਟੀ ਹੇਠਾਂ ਕਰੋ, ਧਿਆਨ ਨਾਲ, ਨਚੋੜੋ ਅਤੇ ਲਾਟਾਂ ਵਾਲੇ ਪਤੀਲੇ ਨੂੰ ਢੱਕ ਦਿਉ। ਜੇ ਤੁਹਾਡੇ ਕੋਲ ਅੱਗ ਬੁਝਾਉਣ ਵਾਲਾ ਕੰਬਲ ਹੈ ਤਾਂ ਇਸ ਨੂੰ ਪਤੀਲੇ ਉਪਰ ਪਾ ਦਿਉ।



- ਕਦੀ ਵੀ ਪਤੀਲੇ ਉਪਰ ਪਾਣੀ ਨਾ ਸੁਟੋ।

ਜੇ ਅੱਗ ਲੱਗੀ ਹੈ...

ਬਾਹਰ ਨਿਕਲੋ
ਬਾਹਰ ਰਹੋ ਅਤੇ
999
ਤੇ ਫ਼ੋਨ ਕਰੋ





Ktre ivc ni pPu
surLiKat aLg vrgI koXI cIJ nhI'. tuh;De
IX
aLg bZ;PuN ni;lo' iXs nUM rokN; ibhtr
hE.

ਬਿਜਲੀ

ਪਲੱਗ ਅਤੇ ਤਾਰਾਂ

- ਪਲੱਗ ਵਿਚ ਫਿਊਜ਼ ਦੀ ਅਧਿਕਤਮ ਐਂਪ ਸਮਰਥਾ ਦੀ ਜਾਂਚ ਕਰੋ।




- ਜੇ ਤੁਹਾਨੂੰ ਅਡਾਪਟਰ ਵਰਤਣ ਦੀ ਲੋੜ ਪਵੇ, ਤਾਂ ਫਿਊਜ਼ ਵਾਲਾ ਵਰਤੋਂ ਅਤੇ ਕੁਲ ਉਤਪਾਦਨ ਨੂੰ 13 ਐਂਪ ਤੋਂ ਵੱਧ ਨਾ ਹੋਣ ਦਿਉ। ਧਿਆਨ ਰੱਖੋ! ਇਕੱਲੀ ਚਾਹਦਾਲੀ 13 ਐਂਪ ਵਰਤਦੀ ਹੈ।

- ਤਾਰਾਂ ਨੂੰ ਕਾਰਪਿਟਾਂ ਜਾਂ ਮੈਟਾਂ ਹੇਠਾਂ ਨਾ ਰੱਖੋ।
- ਢਿਲੀਆਂ ਤਾਰਾਂ ਅਤੇ ਨੁਕਸਦਾਰ ਪਲੱਗਾਂ ਜਾਂ ਸੌਕਿਟਾਂ ਦੇ ਸੰਕੇਤਾਂ ਦੀ ਜਾਂਚ ਕਰੋ, ਜਿਸ ਤਰ੍ਹਾਂ ਕਿ ਘਸਾਈ ਦੇ ਨਿਸ਼ਾਨ ਜਾਂ ਟਿਮਟਿਮਾਉਂਦੀਆਂ ਬੱਤੀਆਂ।


- ਘੱਸੀਆਂ ਜਾਂ ਟੋਪ ਲੱਗੀਆਂ ਤਾਰਾਂ ਜਾਂ ਲੀਡਾਂ ਨੂੰ ਬਦਲੋ।



je tusI' ibjlI de
Pupkrn; '
nUM vrt nhI' rhe




- ਸੌਕਿਟਾਂ ਉਪਰ ਹੱਦ ਤੋਂ ਜ਼ਿਆਦਾ ਬੋਝ ਨਾ ਪਾਉ - ਹਰੇਕ ਸੌਕਿਟ ਵਿਚ ਇਕ ਹੀ ਪਲੱਗ ਵਰਤੋ।




ਬਿਜਲੀ ਦੇ ਕੰਬਲ

- ਕੰਬਲਾਂ ਨੂੰ ਤਹਿ ਲਾ ਕੇ ਨਾ ਛੱਡੋ। ਅੰਦਰੂਨੀ ਤਾਰਾਂ ਦੀ ਰੱਖਿਆ ਕਰਨ ਲਈ ਇਨ੍ਹਾਂ ਨੂੰ ਸਿੱਧੇ ਜਾਂ ਵਲੋਟ ਕੇ ਰੱਖੋ।
- ਸਿਰਫ ਕੰਬਲ ਨੂੰ ਸਾਰੀ ਰਾਤ ਤਾਂ ਹੀ ਲਾਈ ਰੱਖੋ ਜੇ ਉਸ ਵਿਚ ਸਾਰੀ ਰਾਤ ਦੀ ਸੁਰੱਖਿਅਤ ਵਰਤੋਂ ਵਾਸਤੇ ਧਰਮੋਸਟੈਟ ਲੱਗਾ ਹੋਇਆ ਹੈ। ਨਹੀਂ ਤਾਂ, ਬਿਸਤਰੇ ਵਿਚ ਜਾਣ ਤੋਂ ਪਹਿਲਾਂ ਉਸ ਦਾ ਪਲੱਗ ਕੱਚ ਦਿਉ।



ਚੁੱਕਵੇਂ ਹੀਟਰ

- ਹਮੇਸ਼ਾ ਹੀ ਹੀਟਰਾਂ ਦੀ ਪਿਛਾੜੀ ਕੰਧ ਵਲ ਨੂੰ ਰੱਖੋ, ਤਾਂ ਕਿ ਸਾਹਮਣਾ ਪਾਸਾ ਕਮਰੇ ਵਿਚ ਹੋਵੇ। ਜੇ ਸੰਭਵ ਹੋਵੇ, ਤਾਂ ਉਨ੍ਹਾਂ ਨੂੰ ਹੇਠਾਂ ਡਿਗਣੋਂ ਰੋਕਣ ਲਈ ਕੰਧ ਨਾਲ ਬੰਨ ਦਿਉ।
- ਹੀਟਰਾਂ ਨੂੰ ਪੜਦਿਆਂ ਜਾਂ ਸਜਾਵਟ ਸਮਗਰੀ ਕੋਲ ਨਾ ਰੱਖੋ ਅਤੇ ਕਦੀ ਵੀ ਕੱਪੜੇ ਸਕਾਉਣ ਲਈ ਨਾ ਵਰਤੋ।



ਬੱਤੀਆਂ

- ਬੱਤੀਆਂ ਜਾਂ ਬਲਬਾਂ ਨੂੰ ਪੜਦਿਆਂ ਜਾਂ ਹੋਰ ਕੱਪੜਿਆਂ ਨੇੜੇ ਕਦੀ ਵੀ ਨਾ ਲਾਉ।



j; 'c kro ik
tuh;De frnIcr
Pupr pLk;
aLg-rok lebl



ਸਿਗਰਟਾਂ

ਹਰ ਤੀਜੇ ਦਿਨ ਸਿਗਰਟ ਨਾਲ ਲੱਗੀ ਅੱਗ ਵਿਚ ਕਿਸੇ ਦੀ ਮੌਤ ਹੁੰਦੀ ਹੈ।

- ਜੇ ਤੁਹਾਨੂੰ ਸੁਸਤੀ ਪਈ ਹੋਈ ਹੈ, ਨੁਸਖੇ ਦੀਆਂ ਦਵਾਈਆਂ ਲੈ ਰਹੇ ਹੋ ਜੇ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਸਿਗਰਟ ਪੀਂਦੇ ਹੋਏ ਜ਼ਿਆਦਾ ਧਿਆਨ ਰੱਖੋ। ਬਹੁਤ ਆਸਾਨੀ ਨਾਲ ਨੀਂਦ ਆ ਸਕਦੀ ਹੈ ਅਤੇ ਜਲਦੀ ਸਿਗਰਟ ਦਾ ਧਿਆਨ ਨਹੀਂ ਰਹਿੰਦਾ।
- ਬਿਸਤਰੇ ਵਿਚ ਸਿਗਰਟ ਨਾ ਪੀਓ। ਆਸਾਨੀ ਨਾਲ ਨੀਂਦ ਆਉਣ ਕਰਕੇ ਬਿਸਤਰੇ ਨੂੰ ਅੱਗ ਲੱਗ ਸਕਦੀ ਹੈ।




ijMn; ' tusI' socde ho isgrT Pus
to' vLw grm hE - isgrT; ' 700°
sE'TIgreD to' Pupr tpm;in te jl
skdIA' hn.

- ਉਚਿੱਤ ਰਾਖਦਾਨੀ ਵਰਤੋ।
- ਨਿਸ਼ਚਿਤ ਕਰੋ ਕਿ ਜਿਸ ਵੇਲੇ ਤੁਸੀਂ ਸਿਗਰਟ ਬਝਾਉਂਦੇ ਹੋ, ਇਹ ਵਾਕਿਆਂ ਹੀ ਬੁਝ ਗਈ ਹੈ।




- ਤੀਲਾਂ ਅਤੇ ਲਾਈਟਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਾਹਰ ਰੱਖਣ ਲਈ ਆਪ ਜ਼ਿੰਮੇਵਾਰੀ ਲਉ।



ਮੋਮਬੱਤੀਆਂ

ਬਲਦੀਆਂ ਮੋਮਬੱਤੀਆਂ ਨਾਲ ਉਸੇ ਤਰ੍ਹਾਂ ਦਾ ਵਰਤਾ ਕਰੋ ਜਿਸ ਤਰ੍ਹਾਂ ਦਾ ਤੁਸੀਂ ਦੂਸਰੀਆਂ ਲਾਟਾਂ ਨਾਲ ਕਰੋਗੇ।


- ਉਨ੍ਹਾਂ ਨੂੰ ਬਿਨਾ ਨਿਗਰਾਨੀ ਨਾ ਛੱਡੋ।
- ਰਾਤ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਬੁਝਾਓ



- ਮੋਮਬੱਤੀਆਂ ਨੂੰ ਸਾਰੀਆਂ ਅੱਗ ਲੱਗ ਸਕਣ ਵਾਲੀਆਂ ਚੀਜ਼ਾਂ ਤੋਂ ਦੂਰ ਰੱਖੋ, ਜਿਸ ਤਰ੍ਹਾਂ ਕਿ ਸਜਾਵਟ ਸਮਗਰੀ, ਕੱਪੜੇ ਅਤੇ ਪਰਦੇ ਆਦਿ।



- ਮੋਮਬੱਤੀਆਂ ਅਤੇ ਟੀ ਲਾਈਟਾਂ ਪਲਾਸਟਿਕ ਨੂੰ ਉਪਰੋ ਪਿਘਲਾ ਸਕਦੀਆਂ ਹਨ ਜਿਸ ਤਰ੍ਹਾਂ ਕਿ ਟੈਲੀਵੀਜ਼ਨਾਂ ਦੇ ਉਪਰਲੇ ਹਿੱਸੇ ਅਤੇ ਬਾਬ ਟੱਬ। ਨਿਸ਼ਚਿਤ ਕਰੋ ਕਿ ਤੁਸੀਂ ਹਮੇਸ਼ਾਂ ਹੀ ਉਨ੍ਹਾਂ ਨੂੰ ਸੇਕ ਰੋਕਣ ਵਾਲੀਆਂ ਥਾਵਾਂ ਉਪਰ ਰੱਖਦੇ ਹੋ।



isrf pl Br dI beiwAnI n:l hI aLg
SurU ho j;'dI hE - mombLtIA' nUM
bLicA' ate piltU j;nvri' dI phuMc

ਤਿਆਰ ਰਹੋ - ਅਗਾਂਹ ਦੀ ਯੋਜਨਾ ਬਣਾਓ

- ਨਿਸ਼ਚਿਤ ਕਰੋ ਕਿ ਤੁਹਾਡੇ ਸਾਰੇ ਪਰਵਾਰ ਨੂੰ ਪਤਾ ਹੈ ਕਿ ਅੱਗ ਲੱਗਣ ਵੇਲੇ ਕੀ ਕਰਨਾ ਹੈ ਅਤੇ ਸੁਰੱਖਿਅਤ ਤੌਰ ਤੇ ਬਾਹਰ ਕਿਸ ਤਰ੍ਹਾਂ ਨਿਕਲਣਾ ਹੈ।
- ਆਪਣੇ ਬਾਹਰ ਨਿਕਲਣ ਵਾਲੇ ਰਸਤਿਆਂ ਦੀ ਯੋਜਨਾ ਬਣਾਉ ਅਤੇ ਆਪਣੇ ਬਾਹਰ ਨਿਕਲਣ ਵਾਲੇ ਰਸਤੇ ਸਾਫ਼ ਰਖੋ।
- ਦਰਵਾਜ਼ਿਆਂ ਅਤੇ ਤਾਕੀਆਂ ਦੀਆਂ ਕੁੰਜੀਆਂ ਨੇੜੇ ਰਖੋ।



ਜੇ ਅੱਗ ਲੱਗ ਜਾਵੇ ਤਾਂ ਕੀ ਕਰਨਾ ਹੈ

- ਜੇ ਧੂੰਆਂ ਹੈ, ਤਾਂ ਨੀਵੇਂ ਰਹੋ ਜਿਥੇ ਹਵਾ ਜ਼ਿਆਦਾ ਸਾਫ਼ ਹੈ।
- ਸ਼ਾਂਤਮਈ ਰਹਿਣ ਦੀ ਕੋਸ਼ਿਸ਼ ਕਰੋ। ਜਲਦੀ ਤੋਂ ਜਲਦੀ ਸਾਰਿਆਂ ਨੂੰ ਬਾਹਰ ਕੱਢੋ - ਜਾਂਚ ਜਾਂ ਕੀਮਤੀ ਚੀਜ਼ਾਂ ਨੂੰ ਕੱਢਣ ਲਈ ਸਮਾਂ ਨਾ ਖਰਾਬ ਕਰੋ।



ਜੇ ਤੁਹਾਡੇ ਕੱਪੜਿਆਂ ਨੂੰ ਅੱਗ ਲੱਗ ਜਾਵੇ...


- ਆਲੇ ਦੁਆਲੇ ਨਾ ਭਜੋ।
- ਹੇਠਾਂ ਲੰਮੇਂ ਪੈ ਕੇ ਘੁੰਮੋ।
- ਲਾਟਾਂ ਨੂੰ ਭਾਰੇ ਕੱਪੜੇ ਨਾਲ ਬੁਝਾ ਦਿਉ, ਜਿਸ ਤਰ੍ਹਾਂ ਕਿ ਕੋਟ, ਕੰਬਲ ਜਾਂ ਅੱਗ ਬੁਝਾਉਣ ਵਾਲਾ ਕੰਬਲ ਜੇ ਨੇੜੇ ਹੋਵੇ ਤਾਂ।



ਰੁਕੋ!



ਹੇਠਾਂ ਲੇਟੋ!




ਘੁੰਮੋ!

ਜੇ ਬਾਹਰ ਨਿਕਲਣ ਵਾਲੇ ਰਸਤੇ ਰੁਕੇ ਹੋਏ ਹਨ...

- ਜੇ ਤੁਸੀਂ ਤਾਕੀ ਨੂੰ ਖੋਲ ਨਹੀਂ ਸਕਦੇ - ਹੇਠਲੇ ਖੂੰਜੇ ਦਾ ਸੀਸ਼ਾ ਤੋੜ ਦਿਉ। ਤੌਲੀਏ ਜਾਂ ਕੰਬਲ ਨਾਲ ਦੰਦੇਦਾਰ ਕੰਢਿਆਂ ਨੂੰ ਸੁਰੱਖਿਅਤ ਬਣਾਉ।



- ਜੇ ਤੁਸੀਂ ਧਰਤੀ ਵਾਲੀ ਜਾਂ ਪਹਿਲੀ ਮੰਜ਼ਲ ਤੇ ਹੋ ਤਾਂ ਤਾਕੀ ਵਿਚ ਦੀ ਬਾਹਰ ਨਿਕਲੋ। ਆਪਣੇ ਆਪ ਨੂੰ ਨੀਵਾਂ ਕਰਨ ਲਈ ਅਤੇ ਆਪਣੇ ਡਿੱਗਣ ਲਈ ਗੁੱਦਗਦਾ ਕਰਨ ਲਈ ਚਾਦਰਾਂ ਵਰਤੋ। ਛਾਲ ਨਾ ਮਾਰੋ!



- ਜੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਸਾਰਿਆਂ ਨੂੰ ਇਕ ਕਮਰੇ ਵਿਚ ਇਕੱਠੇ ਕਰੋ ਵਿਸ਼ੇਸ਼ ਤੌਰ ਤੇ ਜਿਸ ਵਿਚ ਤਾਕੀ ਅਤੇ ਫੋਨ ਹੋਵੇ। ਦਰਵਾਜ਼ੇ ਦੇ ਆਲੇ ਦੁਆਲੇ ਧੂੰਏਂ ਨੂੰ ਰੋਕਣ ਵਾਸਤੇ ਚਾਦਰਾਂ ਪਾ ਦਿਉ।



- ਇਮਾਰਤ ਤੋਂ ਦੂਰ ਹੋ ਕੇ 999 ਨੂੰ ਫੋਨ ਕਰੋ। ਮੌਬਾਈਲ ਜਾਂ ਗੁਆਂਢੀਆਂ ਦਾ ਫੋਨ ਵਰਤੋ।



ikse k;rn krke vI dub;ri aMdr ni
j;Pu.

ਘਰ ਜਾਂਚ

ਤੁਸੀਂ ਘਰ ਵਿਚ ਬਹੁਤੀਆਂ ਅੱਗਾਂ ਨੂੰ ਰੋਕ ਸਕਦੇ ਹੋ। ਆਪਣੇ ਘਰ ਵਿਚ ਅੱਗ ਸੁਰੱਖਿਆ ਬਾਰੇ ਸੋਚਣ ਲਈ ਹੇਠਾਂ ਘਰ ਜਾਂਚ ਦੀ ਸੂਚੀ ਵਰਤੋ। ਮੂਲ ਤੱਤਾਂ ਦੀ ਯਾਦ ਲਈ **ਇਸ ਨੂੰ ਨੇੜੇ ਰੱਖੋ**। ਇਹ ਸ਼ਾਇਦ ਆਮ ਸਮਝ ਵਾਂਗ ਲੱਗੇ, ਪਰੰਤੂ ਇਹ ਤੁਹਾਡੀ ਜਾਨ ਬਚਾ ਸਕਦੀ ਹੈ।



Qrb;r de mU1 tLt

ਆਗਾਂਹ ਸਮੇਂ ਤੱਕ ਉਡੀਕ ਨਾ ਕਰੋ! ਜੇ ਤੁਹਾਨੂੰ ਕਿਸੇ ਸਮੱਸਿਆਂ ਦਾ ਪਤਾ ਲੱਗ ਜਾਵੇ, ਹੁਣੇ ਹੀ ਉਸ ਨੂੰ ਠੀਕ ਕਰੋ।

ਧੂੰਏਂ ਦੇ ਅਲਾਰਮ

ਕੀ ਤੁਸੀਂ ਹਰੇਕ ਮੰਜਲ ਤੇ ਧੂੰਏਂ ਦਾ ਅਲਾਰਮ ਫਿੱਟ ਕੀਤਾ ਹੈ?

ਕੀ ਤੁਸੀਂ ਪਿਛਲੇ ਹਫ਼ਤੇ ਬੈਟਰੀਆਂ ਟੈਸਟ ਕੀਤੀਆਂ ਹਨ?

ਕੀ ਤੁਸੀਂ ਪਿਛਲੇ ਸਾਲ ਵਿਚ ਬੈਟਰੀਆਂ ਬਦਲੀਆਂ ਹਨ?

ਬਿਜਲੀ

ਕੀ ਤੁਸੀਂ ਹਰੇਕ ਕੰਧ ਵਾਲੀ ਸੌਕਿਟ ਵਿਚ ਸਿਰਫ ਇਕੋ ਹੀ ਪਲੱਗ ਲਾਇਆ ਹੈ?

ਜੇ ਤੁਹਾਨੂੰ ਅਡਾਪਟਰ ਵਰਤਣ ਦੀ ਲੋੜ ਹੈ, ਕੀ ਇਸ ਨਾਲ ਚਲ ਰਹੇ ਸਾਰੇ ਉਪਕਰਨ ਕੁਲ 13 ਐਂਪ ਤੋਂ ਘੱਟ ਵਰਤਦੇ ਹਨ?

ਕੀ ਤੁਹਾਡੇ ਫਿਊਜ਼ ਤੁਹਾਡੇ ਉਪਕਰਨਾਂ ਲਈ ਉਚਿਤ ਦਰਜੇ ਦੇ ਹਨ?

ਕੀ ਤੁਸੀਂ ਕਿਸੇ ਢਿੱਲੇ ਜਾਂ ਟੋਪ ਲੱਗੇ ਹੋਏ ਕੇਬਲ ਜਾਂ ਤਾਰਾਂ ਨੂੰ ਬਦਲਿਆ ਹੈ?

ਕੀ ਕਿਸੇ ਪਲੱਗ ਜਾਂ ਸੌਕਿਟ ਉਪਰ ਜਲਨ ਦੇ ਨਿਸ਼ਾਨ ਹਨ?



ਰਸੋਈ ਦੇ ਮੂਲ ਤੱਤ

ਕੀ ਤੁਹਾਡਾ ਕੁਕਰ, ਟੋਸਟਰ ਅਤੇ ਗਰਿਲ ਪੈਨ ਸਾਫ ਹਨ?

ਕੀ ਤੁਸੀਂ ਬਿਜਲੀ ਦੀਆਂ ਤਾਰਾਂ ਜਾਂ ਅੱਗ ਲੱਗ ਸਕਣ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਕਿ ਛੋਟੇ ਤੌਲੀਏ ਜਾਂ ਕੱਪੜੇ, ਕੁਕਰ ਜਾਂ ਟੋਸਟਰ ਤੋਂ ਦੂਰ ਰੱਖਦੇ ਹੋ?

ਆਮ ਖਤਰੇ

ਕੀ ਤੁਸੀਂ ਜਾਂਚ ਕੀਤੀ ਹੈ ਕਿ ਬੱਤੀਆਂ ਪਰਦਿਆਂ ਅਤੇ ਹੋਰ ਚੀਜ਼ਾਂ ਜਿਨ੍ਹਾਂ ਨੂੰ ਅਸਾਨੀ ਨਾਲ ਅੱਗ ਲੱਗ ਸਕਦੀ ਹੈ ਦੇ ਕੋਲ ਤਾਂ ਨਹੀਂ?

ਕੀ ਤੁਸੀਂ ਤੀਲਾਂ ਅਤੇ ਲਾਈਟਰ ਬੱਚਿਆਂ ਦੀ ਪਹੁੰਚ ਤੋਂ ਬਾਹਰ ਰੱਖਦੇ ਹੋ?

ਕੀ ਤੁਹਾਡੇ ਸਾਰੇ ਫਰਨੀਚਰ ਉਪਰ ਅੱਗ ਰੋਕ ਲੇਬਲ ਲੱਗਾ ਹੋਇਆ ਹੈ?



r:it dI AKrI cIJ

r:it nUM aLg ivc tuh;De m:n j;' JKmI
hoN dI bhut

iJAd; sMB;vn; hE - ibstre ivc j;N to'

- ਜਿਹੜੇ ਬਿਜਲੀ ਦੇ ਉਪਕਰਨ ਤੁਸੀਂ ਨਹੀਂ ਵਰਤ ਰਹੇ ਉਨ੍ਹਾਂ ਦੀ ਸਵਿਚ ਬੰਦ ਕਰ ਕੇ ਪਲੱਗ ਕੱਢੋ।
- ਜਾਂਚ ਕਰੋ ਕਿ ਕੁਕਰ ਬੰਦ ਕੀਤਾ ਹੋਇਆ ਹੈ।
- ਕੱਪੜੇ ਧੋਣ ਵਾਲੀ ਮਸ਼ੀਨ ਨੂੰ ਲੱਗੀ ਨਾ ਰਹਿਣ ਦਿਉ।
- ਹੀਟਰ ਬੰਦ ਕਰ ਦਿਉ ਅਤੇ ਫਾਇਰਗਾਰਡ ਲਾ ਦਿਉ।
- ਚੰਗੀ ਤਰ੍ਹਾਂ ਮੋਮਬੱਤੀਆਂ ਅਤੇ ਸਿਗਰਟਾਂ ਨੂੰ ਬੁਝਾ ਦਿਉ।
- ਅੰਦਰਲੇ ਦਰਵਾਜ਼ੇ ਬੰਦ ਕਰੋ।

ਨੋਮਬੱਧ ਜਾਂਚਾਂ ਅਤੇ ਮੁਰੰਮਤ

ਚਰਕੇ ਹਫ਼ਤੇ: - ਆਪਣੇ ਧੂੰਏਂ ਦੇ ਅਲਾਰਮ ਦੀ ਬੈਟਰੀ ਟੈਸਟ ਕਰੋ।

ਚਰਕੇ ਸਾਲ: - ਆਪਣੇ ਧੂੰਏਂ ਦੇ ਅਲਾਰਮ ਦੀ ਬੈਟਰੀ ਬਦਲੋ,
- ਆਪਣੇ ਬੋਇਲਰ ਦੀ ਸਰਵਿਸ ਕਰਾਉ, ਅਤੇ
- ਸਾਰੇ ਮੁੱਖ ਬਿਜਲੀ ਦੇ ਉਪਕਰਨਾਂ ਦੀ ਸਰਵਿਸ ਕਰਾਉ।

ਚਰਕੇ 10 ਸਾਲ: - ਆਪਣੇ ਧੂੰਏਂ ਦੇ ਅਲਾਰਮ ਨੂੰ ਬਦਲੋ।





ਹੁਸ਼ਿਆਰ ਬਣੋ!

ਜਾਣਕਾਰੀ ਜਿਹੜੀ ਤੁਹਾਡੀ ਜਾਨ ਬਚਾ ਸਕਦੀ ਹੈ।

ਸੁਸੱਜਤ ਹੋਵੋ!

ਆਪਣੀ ਸੁਰੱਖਿਆ ਵਿਚ ਨਿਵੇਸ਼।

ਬਾਹਰ ਨਿਕਲੋ!

ਯੋਜਨਾ ਬਣਾਉ। ਤਿਆਰ ਰਹੋ।

ਇਹ ਅੱਗ ਸੁਰੱਖਿਆ ਦੇ ਲੜੀਵਾਰ ਦਾਇਰੇ ਦੇ ਪਰਚਿਆਂ 'ਹੁਸ਼ਿਆਰ ਬਣੋ! ਸੁਸੱਜਤ ਹੋਵੋ! ਬਾਹਰ ਨਿਕਲੋ!' ਵਿਚੋਂ ਇਕ ਹੈ ਜਿਹੜਾ ਤੁਹਾਡੀ ਸਥਾਨਕ ਫਾਇਰ ਬ੍ਰੀਗੇਡ ਤੋਂ ਉਪਲੱਬਧ ਹਨ। ਇਸ ਲੜੀ ਵਿਚ ਹੋਰ ਪਰਚੇ ਅੱਗ ਸੁਰੱਖਿਆ ਸਮਾਨ, ਮਾਪਿਆਂ ਅਤੇ ਬੱਚਿਆਂ ਲਈ ਅੱਗ ਸੁਰੱਖਿਆ ਬਾਰੇ ਸਲਾਹ ਅਤੇ ਨਜ਼ਰ ਦੀਆਂ ਸਮੱਸਿਆਵਾਂ ਜਾਂ ਫਿਰਨ ਤੁਰਨ ਦੀਆਂ ਸਮੱਸਿਆਵਾਂ ਵਾਲਿਆਂ ਲਈ ਵਧੇਰੇ ਜਾਣਕਾਰੀ ਪ੍ਰਦਾਨ ਕਰਦੇ ਹਨ।

ਤਰਜਮੇ ਅਤੇ ਦੂਸਰੀਆਂ ਕਿਸਮਾਂ ਵੀ ਉਪਲੱਬਧ ਹਨ।

ਉਪ ਪ੍ਰਦਾਨ ਮੰਤਰੀ ਦੇ ਦਫਤਰ ਨੇ ਪ੍ਰਕਾਸ਼ਤ ਕੀਤਾ ਹੈ।
© ਉਤਾਰਾ ਅਧਿਕਾਰ 2003। ਯੂ ਕੇ ਵਿਚ, ਅਪਰੈਲ 2003 ਵਿਚ, 75% ਉਪਭੋਗਤਾ
ਰੈਂਜਰ ਖੁੰਹਦ ਅਤੇ 25% ਈ ਸੀ ਐਫ ਮਾਫੇ ਵਾਲੀ ਸਮਗਰੀ
ਉਪਰ ਛਾਪਿਆ ਗਿਆ ਹੈ।

ਵਸਤੂ ਕੋਡ: Fire main 03p



ਵਧੇਰੇ ਜਾਣਕਾਰੀ ਲਈ ਸਾਡਾ ਵੈਬਸਾਈਟ www.firekills.gov.uk ਵੇਖੋ।